

ਆਪਣੀ ਅਪੌਇੰਟਮੈਂਟ ਵਿੱਚ ਲੌਗਇਨ ਕਰੋ

1. ਤੁਹਾਡੀ ਅਪੌਇੰਟਮੈਂਟ ਤੁਹਾਡੀਆਂ ਈਮੇਲਾਂ ਵਿੱਚ ਹੋਵੇਗੀ।

ਤੁਹਾਡੀ ਥੈਰੇਪੀ ਸੇਵਾ ਤੁਹਾਨੂੰ ਇਹ ਭੇਜੇਗੀ।



2. ਹਾਈਲਾਈਟ ਕੀਤੇ ਲਿੰਕ 'ਤੇ ਕਲਿੱਕ ਕਰੋ।

[https://city-ac-](https://city-ac-uk.zoom.us/j/84965847168?pwd=Js94lOqVba8VlIJ0FcG67Lz5tr4Jvq)


[uk.zoom.us/j/84965847168?pwd=Js94lOqVba8VlIJ0FcG67Lz5tr4Jvq](https://city-ac-uk.zoom.us/j/84965847168?pwd=Js94lOqVba8VlIJ0FcG67Lz5tr4Jvq)

3. ਨੀਲੇ ਬਟਨ 'ਤੇ ਕਲਿੱਕ ਕਰੋ

ਤੁਹਾਡੇ ਬ੍ਰਾਊਜ਼ਰ ਦੁਆਰਾ ਦਿਖਾਏ ਗਏ ਡਾਇਲਾਗ 'ਤੇ **Open Zoom Workplace app** 'ਤੇ ਕਲਿੱਕ ਕਰੋ।

ਜੇਕਰ ਤੁਹਾਨੂੰ ਕੋਈ ਡਾਇਲਾਗ ਦਿਖਾਈ ਨਹੀਂ ਦਿੰਦਾ, ਤਾਂ ਹੇਠਾਂ **Launch Meeting** 'ਤੇ ਕਲਿੱਕ ਕਰੋ।

ਮੀਟਿੰਗ ਵਿੱਚ ਸ਼ਾਮਲ ਹੋ ਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਅਤੇ ਗੋਪਨੀਯਤਾ ਕਥਨ ਨਾਲ ਸਹਿਮਤ ਹੁੰਦੇ ਹੋ।



ਕੀ ਤੁਹਾਡੇ ਕੋਲ Zoom Workplace ਐਪ ਇੰਸਟਾਲ ਨਹੀਂ ਕੀਤੀ ਹੋਈ ਹੈ? [ਹੁਣੇ ਡਾਊਨਲੋਡ ਕਰੋ](#)

ਜੂਮ ਵਰਕਸਪੇਸ ਐਪ ਨਾਲ ਸਮੇਸਿਆਵਾਂ ਆ ਰਹੀਆਂ ਹਨ? [ਆਪਣੇ ਬ੍ਰਾਊਜ਼ਰ ਤੋਂ ਸ਼ਾਮਲ ਹੋਵੋ](#)

4. Join 'ਤੇ ਕਲਿੱਕ ਕਰੋ

< ਪਿਛੇ



ਮੀਟਿੰਗ ਜਾਣਕਾਰੀ ਦਰਜ
ਕਰੋ

ਭਾਗੀਦਾਰ ਨਾਮ

Amanda

ਬਾਮਲ ਹੋਵੋ

5. ਮੁਲਾਕਾਤ ਸ਼ੁਰੂ ਹੋਣ ਲਈ ਆਪਣੇ ਥੈਰੇਪਿਸਟ ਦੀ ਉਡੀਕ ਕਰੋ।

ਇਹ ਜਲਦੀ ਹੀ ਸ਼ੁਰੂ ਹੋਵੇਗੀ।



ਅਮਾਂਡਾ ਕੋਮਰ ਦੀ ਜੂਮ ਮੀਟਿੰਗ

ਨਿਰਧਾਰਤ: ਸ਼ਾਮ 4:00 ਵਜੇ

ਮੀਟਿੰਗ ਸ਼ੁਰੂ ਕਰਨ ਲਈ ਮੇਜ਼ਬਾਨ ਦੀ ਉਡੀਕ ਕੀਤੀ ਜਾ ਰਹੀ ਹੈ।

ਬਾਹਰ ਨਿਕਲੋ